

ਆਗਸਟਾ ਓਨਟਾਰੀਓ ਦੇ ਸਭ ਤੋਂ ਪੁਰਾਣੇ ਨਗਰ ਖੇਤਰਾਂ ਵਿੱਚੋਂ ਇੱਕ ਹੈ ਜਿਸ ਦਾ ਇਤਹਾਸ 18ਵੀਂ ਸਦੀ ਤਕ ਜਾਂਦਾ ਹੈ। ਇੱਥੇ ਤੁਹਾਨੂੰ ਇਤਿਹਾਸਕ ਘਰ ਵੀ ਮਿਲਦੇ ਹਨ ਅਤੇ ਨਵੀਂਆਂ ਆਧੁਨਿਕ ਮਿਲਖਾਂ ਵੀ। ਆਗਸਟਾ ਦੇ ਭਾਈਚਾਰਿਆਂ ਵਿੱਚ ਅਲਗੋਨਕੁਇਨ (Algonquin), ਡੋਮਵਿੱਲ (Domville), ਮੇਟਲੈਂਡ (Maitland), ਮੇਨਾਰਡ (Maynard), ਨੋਰਥ ਆਗਸਟਾ (North Augusta) ਅਤੇ ਰੋਬਕ (Roebuck) ਸ਼ਾਮਲ ਹਨ। ਅਲਗੋਨਕੁਇਨ (Algonquin) ਇੱਕ ਸ਼ਾਂਤਮਈ ਰਿਹਾਇਸ਼ੀ ਭਾਈਚਾਰਾ ਹੈ ਅਤੇ ਇਸ ਵਿੱਚ ਨਗਰ ਖੇਤਰ ਦੀ ਲਾਇਬ੍ਰੇਰੀ ਹੈ। ਡੋਮਵਿੱਲ (Domville), ਪ੍ਰਿਸਕੋਟ (Prescott) ਦੇ ਉੱਤਰ ਵਿੱਚ ਇੱਕ ਛੋਟਾ ਪਿੰਡ ਹੈ ਅਤੇ ਇਸ ਨੂੰ ਆਪਣੇ ਕਮਿਊਨਿਟੀ ਪਾਰਕ 'ਤੇ ਮਾਣ ਹੈ। ਮੇਟਲੈਂਡ (Maitland) ਨਦੀ ਦੇ ਕਿਨਾਰੇ ਸਥਿਤ ਭਾਈਚਾਰਾ ਹੈ ਜੋ ਆਪਣੀਆਂ ਮਨ-ਪਰਚਾਵੇ ਦੀ ਸਹੂਲਤ (MERC) ਅਤੇ ਸਕੀ ਟ੍ਰੇਲਾਂ ਲਈ ਵੀ ਮਸ਼ਹੂਰ ਹੈ। ਇੱਥੋਂ ਦੇ ਆਕਰਸ਼ਣਾਂ ਵਿੱਚ ਹੋਮਵੁਡ ਮਿਊਜ਼ੀਅਮ (Homewood Museum), ਬਲੂ ਚਰਚ (Blue Church), ਪੁਆਇੰਟ ਬਾਰਿਲ (Point Baril), ਐਂਟੀਕ ਵੀਲਜ਼ ਇਨ ਮੋਸ਼ਨ (Antique Wheels in Motion) ਅਤੇ ਨੋਰਥ ਆਗਸਟਾ ਲੇਬਰ ਡੇ ਫੈਸਟੀਵਲ (North Augusta Labor Day Festival) ਸ਼ਾਮਲ ਹਨ।



ਆਗਸਟਾ ਨਗਰ ਖੇਤਰ ਨੂੰ ਆਪਣੇ ਅਜਿਹੇ ਵੱਡੇ ਉਦਯੋਗਾਂ ਤੇ ਮਾਣ ਹੈ ਜਿਵੇਂ ਅਲਟ੍ਰਾਮਾਰ ਮੇਟਲੈਂਡ ਟਰਮੀਨਲ (Ultramar Maitland Terminal), ਨਾਇਟ੍ਰੋਕੈਮ (Nitrochem), ਪ੍ਰੈਕ-ਏਅਰ (Prax-Air), ਈ.ਆਈ. ਡੂ ਪੌਂਟ ਕੈਨੇਡਾ ਕੰਪਨੀ (E.I. du Pont Canada Company), ਇਨਵਿਸਟਾ ਕੈਨੇਡਾ (Invista Canada) ਅਤੇ ਕੈਮੀਕਲ ਕੈਮੀਕਲਜ਼ (Kemira Chemicals)। ਆਗਸਟਾ ਉਹ ਥਾਂ ਹੈ ਜਿੱਥੇ ਕਈ ਛੋਟੀਆਂ ਕੰਪਨੀਆਂ ਅਤੇ ਖੇਤੀਬਾੜੀ ਕੰਮਕਾਜ ਵੱਧ-ਫੁਲ ਰਹੇ ਹਨ। ਆਗਸਟਾ ਵਿੱਚ ਬਿਜ਼ਨਸ ਪਾਰਕ ਹਾਈਵੇ 401 ਦੇ ਨੇੜੇ ਕਾਉਂਟੀ ਰੋਡ 2 ਦੇ ਉੱਪਰ ਸਥਿਤ ਹੈ। ਆਗਸਟਾ ਨਗਰ ਖੇਤਰ ਵਿੱਚ ਖੁੱਲ੍ਹਣ ਵਾਲੀਆਂ ਛੋਟੀਆਂ ਕੰਪਨੀਆਂ ਦੀ ਸੰਖਿਆ ਵਧਦੀ ਜਾ ਰਹੀ ਹੈ। ਕਈ ਵਪਾਰਕ ਖੇਤਰਾਂ ਦੇ ਉੱਦਮੀ ਲੋਕਾਂ ਨੂੰ ਇਸ ਇਲਾਕੇ ਦੇ ਸ਼ਾਂਤਮਈ ਵਾਤਾਵਰਨ ਨੇ ਆਕਰਸ਼ਤ ਕੀਤਾ ਹੈ।

ਕੁੱਲ ਆਬਾਦੀ: 7,353 (Statistics Canada Census 2016)

ਜਨਵਰੀ ਵਿੱਚ ਔਸਤ ਤਾਪਮਾਨ: -8 °C (27 °F)

ਜੁਲਾਈ ਵਿੱਚ ਔਸਤ ਤਾਪਮਾਨ: 26 °C (70 °F)

ਔਸਤ ਸਾਲਾਨਾ ਵਰ੍ਹਣ (ਮੀਂਹ, ਬਰਫ ਆਦਿ): 784 mm rain, 198 cm snow

ਪ੍ਰਤਿ ਵਿਅਕਤੀ ਆਮਦਨੀ: \$87,782

ਔਸਤ ਪਰਿਵਾਰਕ ਆਮਦਨੀ: \$105,966

ਬੇਰੁਜ਼ਗਾਰੀ ਦੀ ਔਸਤ ਦਰ: 5-6 %

ਹਾਈ ਸਕੂਲ ਪਾਸ ਬਾਲਗ ਵਿਅਕਤੀ: 1,815

ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਵਾਲੇ ਬਾਲਗ: 3,430

2 ਬੈਂਡਰੂਮ ਵਾਲੇ ਅਪਾਰਟਮੈਂਟ ਦਾ ਮਹੀਨੇ ਦਾ ਔਸਤ ਕਿਰਾਇਆ: \$1,169

ਔਸਤ 3 ਬੈਂਡਰੂਮ ਵੱਖ ਬੰਗਲਾ: \$287,579



ਵਧੇਰੇ ਜਾਣਕਾਰੀ:

Ray Morrison, ਮੁੱਖ ਪ੍ਰਸ਼ਾਸਨਕ ਅਧਿਕਾਰੀ (CAO) 3560 County Road, 26, RR 2 Prescott, ON KOE ITO Canada

ਆਗਸਟਾ ਨਗਰ ਖੇਤਰ

613-925-4231 / rmorrison@augusta.ca